

ਦਲਿਤ ਸਮੱਸਿਆ : ਸਮਾਧਾਨ ਦੀ ਸੇਧ ਕੀ ਹੋਵੇ ?

10, 11, 12 ਨਵੰਬਰ 2000, ਚੰਡੀਗੜ੍ਹ ਵਿਖੇ ਦਲਿਤ ਮਸਲੇ ਨੂੰ ਸਬੋਧਿਤ ਰਾਸ਼ਟਰੀ ਸਾਂਝਾ ਸੰਸਕਿਤ ਅਭਿਯਾਨ ਵੱਲੋਂ ਪਲਸ ਮੰਚ ਦੇ ਸਹਿਯੋਗ ਨਾਲ ਜੋ ਰਾਸ਼ਟਰੀ ਸੰਗੋਸ਼ਟੀ/ਸੰਮੇਲਨ ਹੋਇਆ ਉਹ ਆਪਣੇ ਆਪਣੇ ਵਿਚ ਸਮੇਂ ਦੀ ਲੋੜ ਨੂੰ ਪੂਰਾ ਕਰਦਾ ਹੋਇਆ ਮਹੱਤਵਪੂਰਨ ਸੰਮੇਲਨ ਸੀ। ਦਲਿਤ ਮਸਲੇ 'ਤੇ ਖੁੱਲ੍ਹੇ ਬਹਿਸ ਹੋਈ। ਇਸ ਬਹਿਸ ਵਿਚ ਮੁੱਖ ਚਰਚਾ ਦਲਿਤ ਮਸਲੇ ਵੱਲ ਡਾ. ਅੰਬੇਦਕਰ ਦੀ ਪਹੁੰਚ ਅਤੇ ਇਸ ਵੱਲ ਅਗਾਂਹਵਾਂ ਧਿਰਾਂ ਦੀ ਪਹੁੰਚ ਬਾਰੇ ਸੀ। ਬਹਿਸ ਵਿਚੋਂ ਜਿਹੜੀਆਂ ਗੱਲਾਂ ਉਤੇਰਕੇ ਆਈਆਂ, ਉਨ੍ਹਾਂ ਵਿਚ ਕੁਝ ਸੰਖੇਪ ਸ਼ਬਦਾਂ ਵਿਚ ਇਥੇ ਪਾਠਕਾਂ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।

ਅਗਾਂਹਵਾਂ ਧਿਰਾਂ ਨੇ ਪ੍ਰੇਲਤਾਰੀ ਜਮਾਤ ਵਿਚੋਂ ਜਿਸ ਵਿਚ ਵੱਡੀ ਗਿਣਤੀ ਦਲਿਤਾਂ ਦੀ ਹੈ, ਅਲਹਿਦਗੀ ਦਾ ਪ੍ਰਭਾਵ ਦਿੱਤਾ ਹੈ। ਅਤੇ ਉਸ ਵਰਗ ਦਾ ਵਿਸ਼ਵਾਸ ਨਹੀਂ ਜਿੱਤਿਆ। ਇਸ ਬਾਰੇ ਪੁਨਰਵਿਚਾਰ ਦੀ ਲੋੜ ਹੈ। ਡਾ. ਅੰਬੇਦਕਰ ਦੀ ਇਸ ਦੇਣ ਨੂੰ ਬਿਨਾ ਇਜਕ ਸਵੀਕਾਰ ਕਰਨਾ ਬਣਦਾ ਹੈ ਕਿ ਉਸਨੇ ਦਲਿਤ ਚੇਤਨਾ ਨੂੰ ਪ੍ਰਚੰਡ ਕਰਨ ਵਿਚ ਆਪਣਾ ਵੱਡਾ ਹਿੱਸਾ ਪਾਇਆ। ਭਾਵੇਂ ਇਹ ਵੀ ਸੱਚ ਹੈ ਕਿ ਉਹਦਾਂ ਨਿਸ਼ਾਨਾ ਦਲਿਤਾਂ ਲਈ ਕੁਝ ਰਿਆਇਤਾਂ ਲੈਣ ਤੱਕ ਮਹਿਦੂਦ ਰਿਹਾ। ਇਹ ਨਿਸ਼ਾਨਾ ਦਲਿਤਾਂ ਦੀ ਉਤਲੀ ਕਰੀਮ ਵਾਸਤੇ ਤਾਂ ਫਾਇਦੇਮੰਦ ਸੀ ਪਰ ਦਲਿਤਾਂ ਦੀ ਸਮੁੱਚੀ ਬੇਹਤਰੀਨ ਲਈ ਅਤੇ ਦਲਿਤ ਮੁਕਤੀ ਲਈ ਜਿਹੜੀ ਜੜ੍ਹ ਸਮੱਸਿਆ ਸੀ, ਉਨ੍ਹਾਂ ਉਸਨੂੰ ਨਜ਼ਰਅੰਦਾਜ਼ ਕੀਤਾ। ਦਲਿਤਾਂ ਦੇ ਮੁਕਤੀ ਸੰਘਰਸ਼ ਨੂੰ ਖੁੱਡਿਆ ਕੀਤਾ। ਇਹੀ ਕਾਰਨ ਹੈ ਕਿ ਦਲਿਤਾਂ ਦਾ ਵੱਡਾ ਹਿੱਸਾ ਸਗੋਂ ਇਹ ਵੀ ਕਹਿ ਸਕਦੇ ਹਨ ਕਿ ਤਕਰੀਬਨ ਸਾਰਾ ਹੀ ਦਲਿਤ ਵਰਗ ਇਸ ਸਿਸਟਮ ਦੇ ਸ਼ੋਸ਼ਣ ਦਾ ਸ਼ਿਕਾਰ ਹੈ। ਇਹ ਨਹੀਂ ਭੁੱਲਣਾ ਚਾਹੀਦਾ ਕਿ ਦਲਿਤ ਮੁਕਤੀ ਦਾ ਸਵਾਲ ਲੋਕ ਮੁਕਤੀ ਦੇ ਸਵਾਲ ਨਾਲ ਜੁੜਿਆ ਹੋਇਆ ਹੈ। ਇਹ ਇੱਕ ਅਤਿਕਰਨੀ ਹੈ ਕਿ ਦਲਿਤ ਵਰਗ ਵਿਚ ਕਮਿਊਨਿਸਟ ਦੁਸ਼ਮਣੀ ਇਕ ਵਿਆਪਕ ਵਰਤਾਰਾ ਹੈ। ਇਹ ਵਰਤਾਰਾ ਮੱਧ ਵਰਗੀ ਦਲਿਤਾਂ ਦਾ ਤਾਂ ਕਿਹਾ ਜਾ ਸਕਦਾ ਹੈ, ਜਿਨ੍ਹਾਂ ਨੇ ਇਸ ਸਿਸਟਮ ਵਿਚ ਕੁਝ ਰਿਆਇਤਾਂ ਲੈ ਕੇ ਆਪਣੇ ਹਿਜਾਂ ਨੂੰ ਮੁੱਖ ਰੱਖਕੇ ਕਮਿਊਨਿਸਟਾਂ ਦੇ ਅੰਤਿਮ ਮੁਕਤੀ ਦੇ ਨਿਸ਼ਾਨੇ ਦੀ ਵਿਰੋਧਤਾ ਕਰਨੀ ਹੀ ਕਰਨੀ ਹੈ। ਸਾਧਨੀਣ ਦਲਿਤਾਂ ਦੀ ਮੁਕਤੀ, ਇਸ ਸਿਸਟਮ ਵਿਚ ਇਨਕਲਾਬੀ ਤਬਦੀਲੀਆਂ ਤੋਂ ਬਿਨਾ ਨਹੀਂ ਹੋ ਸਕਦੀ, ਜਿਸ ਵਿਚ ਜਾਇਦਾਦ ਦੀ ਮਾਲਕੀ ਦਾ ਹੱਕ ਪੱਤੇ ਕਰਨਾ ਜ਼ਰੂਰੀ ਹੈ।

ਦਲਿਤ ਮੁਕਤੀ ਦਾ ਸਵਾਲ ਅੰਤਿਮ ਤੌਰ 'ਤੇ ਲੋਕ ਮੁਕਤੀ ਦੇ ਸਵਾਲ ਨਾਲ ਜੁੜਿਆ ਗੈਂਦਿਆ ਹੈ। ਦਲਿਤਾਂ ਲਈ ਇਹ ਗੱਲ ਸਮਝਣੀ ਜ਼ਰੂਰੀ ਹੈ। ਕਮਿਊਨਿਸਟ ਅਸਲੀ ਉਹੀ ਕਮਿਊਨਿਸਟ ਹੈ, ਜੋ ਜਾਤਪਾਤਾ ਅਤੇ ਧਰਮਾਂ ਦੇ ਫਰਕ ਵਿਚ ਯਕੀਨ ਨਹੀਂ ਰੱਖਦਾ। ਕਮਿਊਨਿਸਟ ਬੁਨਿਆਦੀ ਤੌਰ 'ਤੇ ਸਾਧਨੀਣ ਪੇਲਹਾਰੀ ਤਬਦੀਲੀ ਦਾ ਪਤਾਨਿਧ ਅਤੇ ਸੱਚਾ ਦੱਸਤ ਹੈ। ਸੋ ਵਿਚੋਂ ਸਤਾਨਵੇਂ ਦਲਿਤ ਪੇਲਹਾਰੀ ਵਰਗ ਵਿਚੋਂ ਹਨ। ਕਮਿਊਨਿਸਟਾਂ ਨੇ ਆਪਣੇ ਅਮਲ ਨਾਲ ਇਸ ਸੱਚਾਈ ਨੂੰ ਸਾਬਤ ਕਰਨਾ ਹੈ। ਦਲਿਤਾਂ ਦੇ ਹਰ ਛੋਟੇ ਵੱਡੇ ਸੰਘਰਸ਼ ਵਿਚ ਭਾਵੇਂ ਉਹ ਆਰਥਿਕ ਹੈ, ਸਮਾਜਿਕ ਹੈ ਜਾਂ

ਸਭਿਆਚਾਰਕ। ਕਮਿਊਨਿਸਟਾਂ ਦਾ ਦਿਲਚਸਪੀ ਲੈਣਾ ਤੇ ਹਾਲਾਤ ਅਨੁਸਾਰ ਸਮਰਥਨ ਕਰਨਾ ਜਾਂਗ ਹੈ। ਪੰਜਾਬ ਵਿਚ ਇਸ ਮਸਲੇ ਨੂੰ ਸੰਬੋਧਨ ਹੋਣ ਵੇਲੇ ਸਿੱਖ ਧਰਮ ਦੇ ਬੁਨਿਆਦੀ ਅਸੂਲਾਂ ਨੂੰ ਯਾਦ ਕਰਨਾ ਅਤੇ ਯਾਦ ਕਰਵਾਉਣਾ ਜ਼ਰੂਰੀ ਬਣਦਾ ਹੈ। ਸਿੱਖ ਧਰਮ ਦੇ ਬਾਨੀਆਂ ਨੇ ਜਾਤਪਾਤਾ ਦੇ ਭੇਦ ਦਾ ਪੂਰੀ ਤਰ੍ਹਾਂ ਖੰਡਨ ਕੀਤਾ ਹੈ। ਇਸ ਕਰਕੇ ਪੰਜਾਬ ਵਿਚ ਇਸ ਮਸਲੇ ਦੀ ਹੋਰਨਾਂ ਸੁਭਿਆਂ ਦੇ ਮੁਕਾਬਲੇ ਵਿਚ ਉਨ੍ਹਾਂ ਪੀੜਾ ਨਹੀਂ ਪਰ ਫੇਰ ਵੀ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਦੀਆਂ ਤੋਂ ਚਲੀ ਆ ਰਹੀ ਜਾਤਪਾਤਾ ਦੀ ਪੁਣਾਲੀ ਬਹੁਤ ਹੱਦ ਤੱਕ ਮੁਲ ਰੂਪ ਵਿਚ ਕਾਇਮ ਹੈ। ਉੱਚ ਜਾਤੀ ਵਾਲੇ ਲੋਕਾਂ ਦਾ ਰੁੱਝੀਆਂ ਨੀਵੀਂ ਜਾਤੀ ਵਾਲੇ ਲੋਕਾਂ ਵੱਲ ਵਿਤਕਰੇ ਵਾਲਾ ਹੀ ਹੈ। ਜੱਟਵਾਦ ਦੀਆਂ ਮਿਸਾਲਾਂ ਬਹੁਤ ਹਨ।



ਕਮਿਊਨਿਸਟਾਂ ਲਈ ਮੁਕਤਾਪਦ ਅਤੇ ਪਿਹਰੇਦਾਰੀ ਦੋਨੋਂ ਬੜੀਆਂ ਜ਼ਰੂਰੀ ਹਨ। ਦੁਸ਼ਮਣਾਂ ਨੂੰ ਕਹਿਣੀ ਅਤੇ ਕਰਨੀ ਦੀ ਫਰਕ ਦਾ ਮੌਕਾ ਨਹੀਂ ਮੁਹੱਈਆ ਹੋਣਾ ਚਾਹੀਦਾ।

ਉਤਲੇ ਨੁਕਤਿਆਂ ਦੇ ਮੱਦੇਨਜ਼ਰ ਇਹ ਕਹਿਣਾ ਬਣਦਾ ਹੈ ਕਿ ਸਭਿਆਚਾਰ ਦੇ ਤੌਰ 'ਤੇ ਦਲਿਤਾਂ ਨੂੰ ਅਤੇ ਦੇਲਿਤ ਮੁਕਤੀ ਵਿਚ ਸ਼ਾਮਲ ਹੋਏ ਗੈਰ-ਦਲਿਤਾਂ ਨੂੰ (ਇਸ ਵਿਚ ਮੈਂ ਆਪਣੇ ਆਪ ਨੂੰ ਏਲਾਨੀਆਂ ਸ਼ਾਮਲ ਕਰਦਾ ਹਾਂ ਅਤੇ ਇਕ ਕ੍ਰਮਾਂਨਿਸਟ ਦੇ ਤੌਰ 'ਤੇ ਸ਼ਾਮਲ ਕਰਦਾ ਹਾਂ) ਵਿਧੁਰੋਹ ਦਾ ਰੁੱਝੀਆਂ ਘਟਾਉਣਾ ਚਾਹੀਦਾ ਹੈ। ਗੁਰੂ ਰਵਿਦਾਸ ਦੀ ਜੀਵਨੀ ਵਿਚੋਂ ਵੀ ਇਹ ਪ੍ਰਗਟ ਹੁੰਦਾ ਹੈ ਕਿ ਉੱਚ ਜਾਤੀ ਵਾਲਿਓਂ, ਜੇ ਤੁਸੀਂ ਸਾਂਨੂੰ ਆਪਣੇ ਮੰਦਿਰਾਂ ਵਿਚ ਨਹੀਂ ਆਉਣ ਦੇਂਦੇ ਤਾਂ ਆਪਣੇ ਮੰਦਿਰ ਸਾਂਭਕੇ ਰੱਖੋ, ਸਾਂਡੇ ਵਿਚ ਸ਼ਕਤੀ ਹੋਈ ਤਾਂ ਅਸੀਂ ਆਪਣਾ ਭਗਵਾਨ ਵੀ ਅਤੇ ਮੰਦਿਰ ਵੀ ਹੋਰ ਸਿਰਜ ਲਵਾਗੇ। ਇਹ ਉਸ ਤਰਲੇ ਤੋਂ ਵੱਖਰੀ ਹੈ ਕਿ ਅਸੀਂ ਵੀ ਰੱਬ ਦੇ ਬੇਦੇ ਹਾਂ, ਸਾਂਨੂੰ ਆਪਣੇ ਮੰਦਿਰਾਂ ਵਿਚ ਜਾਣ ਦਿਓ। ਖਾਲਸਾ ਕਾਲਜ ਅੰਮ੍ਰਿਤਸਰ ਜਿਥੋਂ ਦਾ ਮੈਂ ਵਿਦਿਆਰਥੀ ਹਾਂ, 1943 ਵਿਚ ਇਹ ਕੁਝ ਵਾਪਰਿਆ ਸੀ, ਜਦੋਂ ਠੱਠੀ ਵਾਲਿਆਂ ਨੂੰ ਗੁਰੂ ਦੇ ਲੰਗਰ ਵੇਲੇ ਵੱਖਰੀ ਪੰਗਤ ਵਿਚ ਬਿਠਾਇਆ ਗਿਆ ਸੀ। ਉਹ ਲੰਗਰ ਵਿਚੋਂ ਉਠ ਖਲੋਤੇ ਸਨ ਅਤੇ ਠੱਠੀ ਦੇ ਵਿਹੜੇ ਵਿਚ ਉਨ੍ਹਾਂ ਆਪਣਾ ਗੁਰਪੁਰਬ ਮਨਾਇਆ ਸੀ ਅਤੇ ਅਸੀਂ ਅਗਾਂਹਵਾਂ ਸੋਚ ਵਾਲੇ (ਸਪੱਸ਼ਟ ਤੌਰ 'ਤੇ ਕਮਿਊਨਿਸਟ ਵਿਚਾਰਪਾਰਾ ਵਾਲੇ) ਵਿਦਿਆਰਥੀ ਉਸ ਵਿਚ ਸ਼ਾਮਲ ਹੋਏ ਸਾਂ। ਮੇਰੇ ਆਪਣੇ ਨਾਟਕਾਂ ਵਿਚ ਇਹੀ ਵਿਦਰੋਹ ਦੀ ਪ੍ਰਹੁੰਚ ਪ੍ਰਧਾਨ ਹੈ।

ਇਹ ਕਿਹਾ ਜਾ ਸਕਦਾ ਹੈ ਕਿ ਇਹ ਗੋਸ਼ਟੀ ਅਸਲ ਸ਼ੋਬਦਾਂ ਵਿਚ ਫਿਸਪਲਾਨ ਲਈ ਗੋਸ਼ਟੀ ਸੀ। ਇਹ ਨਹੀਂ ਕਿ ਕੋਈ ਆਏ ਤੇ ਆਪਣੇ ਵਿਚਾਰ ਦਸਕੇ ਚਲਦਾ ਬਣੇ। ਵਕਤਾਂ ਆਪਣੇ ਵਿਚਾਰ ਪੁੱਲਕੇ ਦੱਸੇ ਅਤੇ ਫਿਰ ਜਵਾਬ ਵੀ ਸੁਣੇ। ਦਲਿਤ ਬਨਾਮ ਡਾ. ਅੰਬੇਦਕਰ ਮੁੱਦੇ ਤੇ ਇਹ ਅਹਿਮ ਵਿਚਾਰ-ਵਾਟਾਂਦਰਾ ਸੀ। ਇਹ ਸ਼ੁਰੂ ਹੈ, ਪਗਟਾਏ ਹੋਏ ਵਿਚਾਰਾਂ ਦੀ ਰੈਸ਼ਨੀ ਵਿਚ ਇਸ ਵਿਚਾਰ ਚਰਚਾ ਨੂੰ ਅੰਗੇ ਲਿਜਾਣ ਦੀ ਲੋੜ ਹੈ। ਇਸ ਸਮੇਂ ਦੀ ਮੰਗ ਹੈ। ਦਲਿਤ ਮੁਕਤੀ ਲੋਕ ਮੁਕਤੀ ਦਾ ਵੱਡਾ ਅੰਗ ਹੈ।